

ਦਫਤਰ ਭਾਇਰੈਕਟਰ ਸਿੱਖਿਆ ਵਿਭਾਗ (ਸੈਸ), ਪੰਜਾਬ

ਹੁਕਮ : (61275 ਸਰਰ) 7/19-17 ਵੇਕ-(1) (ਕੋ:ਸ-4)
ਮਿਤੀ, ਐਸ.ਏ.ਐਸ ਨਗਰ :: 08-11-17

ਪੰਜਾਬ ਸੇਵਾਵਾਂ ਮੈਡੀਕਲ ਅਟੈਂਡੇਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਅਧੀਨ ਨਿਮਨ ਅਧਿਕਾਰੀ/ਕਰਮਚਾਰੀ ਡਾਕਟਰੀ ਖਰਚੇ ਦੀ ਪੜ੍ਹੀ ਪੁਰਤੀ ਲਈ ਮੌਜੂਦਾ ਹੇਠਾਂ ਲਿਖੀਆਂ ਸ਼ਰਤਾਂ ਅਧੀਨ ਦਿੱਤੀ ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ।

| ਨਾਮ, ਅਹੁਦਾ | ਰਕਮ | ਗੈਗੀ ਦਾ ਨਾਮ | ਕਰਮਚਾਰੀ ਨਾਲ ਰਿਝਤਾ | ਇਲਾਜ ਦਾ ਸਮਾਂ |
|--|--|------------------|-------------------|---|
| ਸ਼੍ਰੀ ਹਰਦੀਪ ਸਿੰਘ, ਵੈਕੇਸ਼ਨਲ ਮਾਸਟਰ, ਸਸਸਮ ਭਰਤਗੜ੍ਹ, ਜ਼ਿਲ੍ਹਾ ਰੂਪਨਗਰ | ਤੁ:-1,73,676/- (ਸਿਰਫ਼ ਇੱਕ ਲੋਂਘ ਤਿਹਾਂਤਰ ਹਜ਼ਾਰ ਛੇ ਸੌ ਛਾਉਂਤਰ ਰੁਪਏ) | ਸ਼੍ਰੀ ਜਸਵੰਤ ਸਿੰਘ | ਪਿਤਾ | ਮਿਤੀ 06.02.17 ਤੋਂ ਮਿਤੀ 08.02.17 ਤੱਕ ਜੀ.ਐਮ.ਸੀ.ਐਚ.ਸੈਕਟਰ-32, ਚੰਡੀਗੜ੍ਹ |

ਸ਼ਰਤਾਂ:-

- ਕਿ ਇਸ ਕਲੇਮ ਦੀ ਦੁਰੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜ੍ਹਤਾਲ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ (ਸੈਸ:ਸਿ:)/ਡੀ.ਡੀ.ਓ ਆਪਣੀ ਪੱਧਰ ਤੇ ਕਰਨਗੇ।
- ਕਿ ਕਲੇਮ ਕਿਸੇ ਪ੍ਰਾਈਵੇਟ/ਸਰਕਾਰੀ ਬੀਮਾ ਕੰਪਨੀ ਪਾਸੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
- ਇਹ ਸਪਸ਼ਟ ਤੌਰ ਤੇ ਅਨੁਬੱਧਤਾ ਹੈ ਕਿ ਇਸ ਮੌਜੂਦਾ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੌਰਾਨ ਖਰਚ ਕੀਤਾ ਜਾਵੇਗਾ।
- ਇਸ ਮੱਦ ਅਧੀਨ ਰਾਸ਼ੀ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਭਾਇਰੈਕਟਰੇਟ ਦੀ ਬਜਟ ਸ਼ਾਖਾ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਫੱਡ ਉਪਲੱਬਧ ਕਰਵਾਉਣਾਂ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।
- ਇਹ ਖਰਚਾ ਲੋਖਾ ਮੱਦ '2202-ਜਨਰਲ ਐਜ਼-02-ਸੈਕੰਡਰੀ ਸਿੱਖਿਆ -109 ਸਰਕਾਰੀ ਸੈਕੰਡਰੀ ਸਕੂਲਜ ਮੈਡੀਕਲ ਰੀਮਬਰਸਮੈਟ(ਨਾਨ-ਪਲਾਨ)ਵਿਚੋਂ ਸਾਲ 2017-18 ਦੌਰਾਨ ਫੈਲਿਟ ਹੋਵੇਗਾ।

ਪਰਮਜੀਤ ਸਿੰਘ, ਪੀ.ਸੀ.ਐਸ
ਭਾਇਰੈਕਟਰ ਸਿੱਖਿਆ ਵਿਭਾਗ(ਸੈਸ:ਸਿ) ਪੰਜਾਬ

ਪਿਨ ਅੰਕਣ ਨੰ: ਉਕਤ 149109-06

ਮਿਤੀ, ਐਸ.ਏ.ਐਸ ਨਗਰ:- 9/11/17

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-
ਮਹਾਂਲੇਖਾਕਾਰ, ਪੰਜਾਬ, ਚੰਡੀਗੜ੍ਹ।

1. ਜ਼ਿਲਾ ਸਿੱਖਿਆ ਅਫਸਰ (ਸੈਸ:ਸਿ), ਰੂਪਨਗਰ ਨੂੰ ਉਹਨਾਂ ਦੇ ਪੱਤਰ ਨੰ: ਲੇ-3/2017/905-07 ਮਿਤੀ 16.10.17 ਦੇ ਹਵਾਲੇ ਵਿਚ।
2. ਜ਼ਿਲਾ ਖਜਾਨਾ ਅਫਸਰ ਰੂਪਨਗਰ।
3. ਪ੍ਰਸੀਪਲ/ਮੁੱਖਅਧਿਆਪਕ, ਸਸਸਮ ਭਰਤਗੜ੍ਹ, ਜ਼ਿਲ੍ਹਾ ਰੂਪਨਗਰ ਨੂੰ ਅਸਲ ਮੈਡੀਕਲ ਥਿਲ ਸਮੇਤ ਮੌਜੂਦਾ ਨਾਲ ਨਾਲ ਕਲੇਮ(ਅਸਲ)
4. ਸ਼੍ਰੀ ਹਰਦੀਪ ਸਿੰਘ, ਵੈਕੇਸ਼ਨਲ ਮਾਸਟਰ, ਸਸਸਮ ਭਰਤਗੜ੍ਹ, ਜ਼ਿਲ੍ਹਾ ਰੂਪਨਗਰ।

②/੧੧/੧੭
(ਬਲਜਿਦਰ ਕੌਰ)
ਸੁਪਰਡੰਟ ਕੌਆਰਡੀਨੇਸ਼ਨ ਸ਼ਾਖਾ

ਹੁਕਮ :: (50638ਸਰਰ) 12/11-11 ਸੇ-1 (1) (ਕੋਸੈਲ-2)

ਮਿਤੀ, ਐਸ.ਏ.ਐਸ. ਨਗਰ :: 23-10-17

ਪੰਜਾਬ ਸੇਵਾਵਾਂ ਮੈਡੀਕਲ ਅਟੋਡੈਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਅਧੀਨ ਨਿਮਨ ਅਧਿਕਾਰੀ/ਕਰਮਚਾਰੀ ਡਾਕਟਰੀ ਖਰਚੇ ਦੀ ਪ੍ਰਤੀ ਪੂਰਤੀ ਲਈ ਮੰਨਸੂਰੀ ਹੇਠ ਲਿਖੀਆਂ ਸ਼ਰਤਾਂ ਅਧੀਨ ਦਿੱਤੀ ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ।

| ਨਾਮ, ਅਹੁਦਾ | ਰਕਮ | ਰੋਗੀ ਦਾ ਨਾਮ | ਕਰਮਚਾਰੀ ਨਾਲ ਰਿਸ਼ਤਾ | ਇਲਾਜ ਦਾ ਸਮਾਂ |
|---|---|-------------|--------------------|--|
| <p>ਸ੍ਰੀ ਸੰਦੀਪ ਕੁਮਾਰ, ਸੀਨੀਅਰ ਮਹਾਇਕ, ਦਫ਼ਤਰ ਡੀ.ਪੀ.ਆਈ (ਐ.ਸਿ), ਪੰਜਾਬ।</p> <p>ਬੈਕ ਖਾਤਾ ਨੰ: 61078053050 ਆਈ.ਐਫ.ਐਸ ਸੀ.ਕੋਡ-ਐਸ.ਬੀ.ਆਈ ਐਨ 0031319</p> <p>ਬੈਕ ਦਾ ਨਾਮ- ਸਟੇਟ ਬੈਂਕ ਆਫ ਇੰਡੀਆ, ਸੈਕਟਰ-17 ਡੀ, ਚੰਡੀਗੜ੍ਹ ।</p> | ਰੁ:- 4,305 / (ਗੁਪਟੇ ਚਾਰ ਹਜ਼ਾਰ ਤਿੰਨ ਸੌ ਪੰਜ ਸਿਰਫ) | ਸੰਦੀਪ ਕੁਮਾਰ | ਖੁਦ | <p>ਮਿਤੀ 15-02-17 ਤੋਂ 16-02-17 ਤੱਕ ਸ੍ਰੀ ਹਰਕਿਸ਼ਨ ਹਸਪਤਾਲ ਅੰਬਾਲਾ ਸਿਟੀ (ਹਰਿਆਣਾ)</p> |

ਸ਼ਰਤਾਂ:-

1. ਕਿ ਇਸ ਕਲੇਮ ਦੀ ਦਰੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਡੀ.ਡੀ.ਓ ਆਪਣੇ ਪੱਧਰ ਤੇ ਕਰਨਗੇ।
 2. ਕਿ ਕਲੇਮ ਕਿਸੇ ਪ੍ਰਾਈਵੇਟ/ ਸਰਕਾਰੀ ਬੀਮਾ/ ਕੰਪਨੀ ਪਾਸ ਕਲੇਮ ਨਹੀਂ ਕੀਤਾ ਗਿਆ ਹੋਵੇ।
 3. ਇਹ ਸਪਸ਼ਟ ਤੌਰ 'ਤੇ ਅਨੁਬੱਧਤਾ ਹੈ ਕਿ ਇਸ ਮੰਨਸੂਗੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੇਰਾਂਨ ਖਰਚ ਕੀਤਾ ਜਾਵੇਗਾ।
 4. ਇਸ ਮੱਦ ਅਧੀਨ ਰਾਸ਼ੀ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਡਾਇਰੈਕਟਰੇਟ ਦੀ ਬਜਟ ਸ਼ਾਬਦ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਕੇ ਫੌਡ ਉਪਲੱਬਧ ਕਰਵਾਉਣਾਂ ਉਹਨਾਂ ਦੀ ਨਿੱਜੀ ਜਿੰਮੇਵਾਰੀ ਹੋਵੇਗੀ।
 5. ਇਹ ਖਰਚਾ ਲੇਖਾ ਮੱਦ '2202-ਜਨਰਲ ਐਜ਼ੂ-80 ਜਨਰਲ -001 ਡਾਇਰੈਕਸ਼ਨ ਐਡ ਐਡਮਨਿਸਟ੍ਰੇਟਿਵ ਟੂ ਮੈਡੀਕਲ ਚਾਰਜਿਜ ਨਾਨ ਪਲਾਨ ਸਾਲ 2017-18 ਵਿਚੋਂ ਮੀਟ ਹੋਵੇਗਾ।

ਪਰਮਜੀਤ ਸਿੰਘ, ਪੀ ਸੀ ਐਸ.
ਡਾਕਿਰੈਕਟਰ ਸਿੱਖਿਆ ਵਿਭਾਗ (ਸੈ:ਸਿ) ਪੰਜਾਬ।

ਪਿੱਠ ਅੰਕਣ ਨੰ: ਉਕਤ ।੫੨।੧ - ਚੌਥੇ

મિત્રી એસ. એ. એસ. નગર : - ૧ || ૮

ਉਤਾਰਾ ਹੇਠ ਲਿਖਿਆ ਨੂੰ ਸੁਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

1. ਮਹਾਂਲੇਖਾਕਾਰ, ਪੰਜਾਬ, ਚੰਡੀਗੜ੍ਹ।
 2. ਸਪੁਰਫੈਟ ਸੇਵਾਵਾਂ-2 ਸਾਖਾ (ਵਾਯੂ ਕਾਪੀ ਸਮੇਤ) ਅਸਲ ਮੈਡੀਕਲ ਬਿਲ ਅਤੇ ਸਹਿ ਪੱਤਰ ਸਮੇਤ ਭੇਜ ਕੇ ਲਿਖਿਆ ਜਾਂਦਾ ਹੈ ਕਿ ਇਸ ਕਲੋਮ ਦੀ ਸਥਾਨ ਨੂੰ ਤੁਰੰਤ ਅਦਾਇਗੀ ਕੀਤੀ ਜਾਵੇ।
 3. ਜ਼ਿਲ੍ਹਾ ਖਜਾਨਾ ਅਫਸਰ, ਪੰਜਾਬ, ਚੰਡੀਗੜ੍ਹ।
 4. ਸ੍ਰੀ ਸੰਦੀਪ ਕੁਮਾਰ, ਸੀਨੀਅਰ ਸਹਾਇਕ, ਦਫਤਰ ਡੀ.ਪੀ.ਆਈ (ਐ.ਸਿ), ਪੰਜਾਬ।

प्र० एवं प्र० के
मुपरडैट केआरडीनेसन स्थापा

ਦਫਤਰ ਡਾਇਰੈਕਟਰ ਸਿਖਿਆ ਵਿਭਾਗ (ਸੌ.ਸਿ), ਪੰਜਾਬ

ਹੁਕਮ :: (37551 ਸਰਦ) 13/143-17 ਅ4(4) (ਕੋ.ਸੈਲ-2)

ਮਿਤੀ, ਐਸ.ਏ.ਐਸ. ਨਗਰ :: 08-08-17

ਹੇਠ ਲਿਖੇ ਕਰਮਚਾਰੀ ਨੂੰ ਪੰਜਾਬ ਸੇਵਾਵਾਂ ਮੈਡੀਕਲ ਅਟੈਂਡੇਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇਂ-ਸਮੇਂ ਤੋਂ ਜਾਰੀ ਹੋਈਆਂ ਹਦਾਇਤਾਂ ਅਧੀਨ ਭਾਕਟਰੀ ਖਰਚੇ ਦੀ ਪ੍ਰਤੀ ਪੂਰਤੀ ਲਈ ਮੰਨਸੂਰੀ ਹੋਣਾ ਲਿਖੀਆਂ ਬਿਨਾਂ ਅਧੀਨ ਦਿੱਤੀ ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ।

| ਨਾਮ, ਅਹੁਦਾ | ਰਕਮ | ਕਰੀ ਦਾ ਨਾਮ | ਕਰਮਚਾਰੀ ਨਾਲ ਰਿਸ਼ਤਾ | ਇਲਾਜ ਦਾ ਸਮਾ |
|--|--|-----------------------|--------------------|--|
| ਸ਼੍ਰੀ ਭੀਮ ਸੈਨ ਗੋਇਲ, ਰਿਟਾ: ਹਿੰਦੀ ਮਾਸਟਰ, ਸ.ਨ.ਸ ਮੁਕੰਦਪੁਰ, ਐਸ.ਏ.ਐਸ ਨਗਰ ਬੈਕ ਖਾਤਾ ਨੰ:55029116119 ਆਈ.ਐਫ.ਐਸ ਸੀ.ਕੋਡ- ਐਸ.ਬੀ.ਆਈ.ਐਨ.0050022 ਬੈਕ ਦਾ ਨਾਂ- ਸਟੇਟ ਬੈਕ ਆਫ ਇੰਡੀਆ, ਭੇਰਾਬਸੀ, ਰਾਜਪੁਰਾ। ਪੀ.ਪੀ.ਓ ਨੰ:248672/ਪੰਜਾਬ | ਰੁ:-41,501/- (ਉਪਏ ਇਕਤਾਲੀ ਹਜ਼ਾਰ ਪੰਜ ਸੌ ਇੱਕ ਸਿਰਫ) | ਸ਼੍ਰੀ ਭੀਮ ਸੈਨ ਗੋਇਲ | ਖੁੱਦ | ਮਿਤੀ 01-05-17 ਤੋਂ 31-07-17 ਤੱਕ ਪੀ.ਜੀ.ਆਈ ਚੰਡੀਗੜ੍ਹ |

ਸ਼ਰਤ:-

- ਕਿ ਇਸ ਕਲੇਮ ਦੀ ਦੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਸ਼ਾਖਾ/ ਛੀ.ਡੀ.ਓ ਆਪਣੇ ਪੱਧਰ ਤੇ ਕਰਨਗੇ।
- ਕਿ ਸਬੰਧਤ ਵੱਲੋਂ ਕਿਸੇ ਸਰਕਾਰੀ/ ਪ੍ਰਾਇਵੇਟ ਥੀ ਮਾ ਕੰਪਨੀ ਤੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
- ਇਹ ਸਪਸ਼ਟ ਤੌਰ ਤੇ ਅਨੁਬੱਧਤਾ ਹੈ ਕਿ ਇਸ ਮੰਨਸੂਰੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੌਰਾਨ ਖਰਚ ਕੀਤਾ ਜਾਵੇਗਾ।
- ਇਸ ਮੱਦ ਅਧੀਨ ਰਾਸ਼ਾ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਜ਼ਿਲ੍ਹਾ ਸਿਖਿਆ ਅਫਸਰ/ ਛੀ.ਡੀ.ਓ ਡਾਇਰੈਕਟਰੇਟ ਦੀ ਬਜਟ ਸ਼ਾਖਾ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਫੰਡ ਉਪਲੱਬਧ ਕਰਵਾਉਣਾ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗਾ।
- ਇਹ ਖਰਚਾ ਲੇਖਾ ਮੱਦ "2235-ਸੋਸਲ ਸਕਿਊਰਟੀ ਐਡ ਵੈਲਫੇਅਰ ਟੂ ਪੈਨਸ਼ਨਰਜ਼-60 ਅਦਰ ਸੋਸਲ ਸਕਿਊਰਟੀ ਐਡ ਵੈਲਫੇਅਰ-200 ਅਦਰ ਪ੍ਰੋਗਰਾਮ ਰੀਇਂਬਰਸਮੈਟ ਆਫ ਮੈਡੀਕਲ ਐਕਸਪੈਡੀਸਰ ਟੂ ਪੈਨਸ਼ਨਰਜ਼-03-ਰੀਇਂਬਰਸਮੈਟ ਆਫ ਮੈਡੀਕਲ ਐਕਸਪੈਡੀਸਰ ਟੂ ਪੰਜਾਬ ਗੋਰਮੀਟ ਪੈਨਸ਼ਨਰਜ ਸਾਲ 2017-18 (ਨਾਨ ਪਲਾਨ) ਅਧੀਨ ਕੀਤਾ ਜਾਵੇਗਾ।

ਪਰਮਜੀਤ ਸਿੰਘ, ਪੀ.ਸੀ.ਐਸ


ਡਾਇਰੈਕਟਰ ਸਿੱਖਿਆ ਵਿਭਾਗ(ਸੌ.ਸਿ) ਪੰਜਾਬ।

ਪਿਠ ਅੰਕਣ ਨੰ: ਉਕਤ ੧੫ ਕੰਪੀ ੬-ਕੇ ੧

ਮਿਤੀ :- ੧੧/੧/੧੭

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

- ਮਹਾਂਲੇਖਾਕਾਰ, ਪੰਜਾਬ, ਚੰਡੀਗੜ੍ਹ।
- ਜ਼ਿਲ੍ਹਾ ਖਜਾਨਾ ਅਫਸਰ, ਪੰਜਾਬ, ਚੰਡੀਗੜ੍ਹ।
- ਸੁਪਰਫੈਟ ਸੇਵਾਵਾਂ-2 ਸ਼ਾਖਾ (ਵਾਧੂ ਕਾਪੀ ਸਮੇਤ) (ਅਸਲ ਮੈਡੀਕਲ ਬਿਲ ਤੇ ਸਹਿਪੱਤਰ ਨਾਂਬੀ ਹਨ) ਭੇਜਕੇ ਲਿਖਿਆ ਜਾਂਦਾ ਹੈ ਕਿ ਇਸ ਕਲੇਮ ਦੀ ਸਬੰਧਤ ਨੂੰ ਭੁੰਤ ਅਦਾਇਗੀ ਕੀਤੀ ਜਾਵੇ।
- ਸ਼੍ਰੀ ਭੀਮ ਸੈਨ, ਮਕਾਨ ਨੰ:459, ਸੈਕਟਰ-25, ਪੰਜਾਬ (ਹਰਿਆਣਾ)।

ੴ ਸਤਿਗੁਰ ਪ੍ਰਸਾਦਿ ੧੩ ਮੁਹੂਰਾ ੧.੧.੧੮
(ਜਸਕੀਰਤ ਕੌਰ)
ਸਹਾਇਕ ਡਾਇਰੈਕਟਰ ਕੌਆਰਡੀਨੇਸ਼ਨ ਸ਼ਾਖਾ


ਨੁਕਸਾਨ :: (2157 ਸੇ-1) 12/45-17 ਸੇ1(2) (ਕੋ:ਸੈਲ-2)

ਮਿਤੀ, ਐਸ.ਏ.ਐਸ. ਨਗਰ :: 27-10-17

ਹੇਠ ਲਿਖੇ ਕਰਮਚਾਰੀ ਨੂੰ ਪੰਜਾਬ ਸੇਵਾਵਾਂ ਮੈਡੀਕਲ ਅਟੈਂਡੇਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇਂ-ਸਮੇਂ ਤੋਂ ਜਾਰੀ ਹੋਈਆਂ ਹਦਾਇਤਾਂ ਅਧੀਨ ਡਾਕਟਰੀ ਖਰਚੇ ਦੀ ਪੱਤੀ ਪੂਰਤੀ ਲਈ ਮੰਨ੍ਹਿਆਂ ਸ਼ਰਤਾ ਅਧੀਨ ਦਿੱਤੀ ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ।

| ਨਾਮ, ਅਹੁਦਾ | ਰਕਮ | ਹੋਰੀ ਦਾ ਨਾਮ | ਕਰਮਚਾਰੀ ਨਾਲ ਰਿਸ਼ਤਾ | ਇਲਾਜ ਦਾ ਸਮਾਂ |
|--|---|--------------------|--------------------|--|
| ਸ਼੍ਰੀ ਪਵਨ ਕੁਮਾਰ, ਰਿਟਾ: ਸੁਪਰਫੋਟ, ਦਫਤਰ ਡੀ.ਪੀ.ਆਈ (ਸੈ:ਸਿ), ਪੰਜਾਬ। ਬੈਕ ਖਾਤਾ ਨੰ: 51024739987 ਆਈ.ਐਫ.ਐਸ.ਸੀ.ਕੋਡ-ਐਸ.ਬੀ.ਆਈ. ਐਨ 0031319 ਬੈਕ ਦਾ ਨਾਮ- ਸਟੇਟ ਬੈਂਕ ਆਫ ਇੰਡੀਆ, ਸੈਕਟਰ-17 ਡੀ, ਚੰਡੀਗੜ੍ਹ। ਪੀ.ਪੀ.ਓ ਨੰ: 1117066855/ਪੰਜਾਬ | ਰੁ:- 6,113/- (ਉਪਦੇਹ ਹਜ਼ਾਰ ਇੱਕ ਸੌ ਤੇਰਾ ਸਿਰਫ) | ਸ਼੍ਰੀ ਪਵਨ ਕੁਮਾਰ | ਬੁੱਦ | ਮਿਤੀ 28-06-17 ਤੋਂ 27-09-17 ਤੱਕ ਪੀ.ਜੀ.ਆਈ ਚੰਡੀਗੜ੍ਹ |

ਸ਼ਰਤਾ:-

- ਕਿ ਇਸ ਕਲੇਮ ਦੀ ਦਰੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਸ਼ਾਖਾ/ ਡੀ.ਡੀ.ਓ ਆਪਣੇ ਪੱਧਰ ਤੇ ਕਰਨਗੇ।
- ਕਿ ਸਬੰਧਤ ਵੱਲੋਂ ਕਿਸੇ ਸਰਕਾਰੀ/ ਪ੍ਰਾਇਵੇਟ ਬੀ ਮਾ ਕੰਪਨੀ ਤੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
- ਇਹ ਸਪਸ਼ਟ ਤੌਰ 'ਤੇ ਅਨੁਬੱਧਤਾ ਹੈ ਕਿ ਇਸ ਮੰਨ੍ਹਿਆਂ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੇਰਾਨ ਖਰਚ ਕੀਤਾ ਜਾਵੇਗਾ।
- ਇਸ ਮੱਦ ਅਧੀਨ ਰਾਸ਼ੀ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਜ਼ਿਲ੍ਹਾ ਸਿਖਿਆ ਅਫਸਰ/ ਡੀ.ਡੀ.ਓ ਡਾਇਰੈਕਟਰੇਟ ਦੀ ਬਜਟ ਸ਼ਾਖਾ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਕੇ ਫੰਡ ਉਪਲੱਬਧ ਕਰਵਾਉਣਾਂ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।
- ਇਹ ਖਰਚਾ ਲੇਖਾ ਮੱਦ "2235-ਸੈਸਲ ਸਕਿਊਰਟੀ ਐਡ ਵੈਲਫੇਅਰ ਟੂ ਪੈਨਸ਼ਨਰਜ਼-60 ਅਦਰ ਸੈਸਲ ਸਕਿਊਰਟੀ ਐਡ ਵੈਲਫੇਅਰ-200 ਅਦਰ ਪ੍ਰੋਗਰਾਮ ਰੀਇਥਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੈਨਸ਼ਨਰਜ਼-03-ਰੀਇਥਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੰਜਾਬ ਗੋਰਮੀਟ ਪੈਨਸ਼ਨਰਜ਼ ਸਾਲ 2017-18 (ਨਾਨ ਪਲਾਨ) ਅਧੀਨ ਕੀਤਾ ਜਾਵੇਗਾ।

ਪਰਮਜੀਤ ਸਿੰਘ, ਪੀ.ਸੀ.ਐਸ

ਡਾਇਰੈਕਟਰ ਸਿਖਿਆ ਵਿਭਾਗ(ਸੈ:ਸਿ) ਪੰਜਾਬ।

ਪਿਠ ਅੰਕਣ ਨੰ: ਉਕਤ 1420-33

ਮਿਤੀ: 9/11/17

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

- ਮਹਾਲੋਖਾਕਾਰ, ਪੰਜਾਬ, ਚੰਡੀਗੜ੍ਹ।
- ਜ਼ਿਲ੍ਹਾ ਖਜਾਨਾ ਅਫਸਰ, ਪੰਜਾਬ, ਚੰਡੀਗੜ੍ਹ।
- ਸੁਪਰਫੋਟ ਸੇਵਾਵਾਂ-2 ਸ਼ਾਖਾ (ਵਾਧੂ ਕਾਪੀ ਸਮੇਤ) (ਅਸਲ ਮੈਡੀਕਲ ਬਿਲ ਤੇ ਸਹਿਪੱਤਰ ਨਾਂਬੀ ਹਨ) ਭੇਜਕੇ ਲਿਖਿਆ ਜਾਂਦਾ ਹੈ ਕਿ ਇਸ ਕਲੇਮ ਦੀ ਸਬੰਧਤ ਨੂੰ ਤੁਰੰਤ ਅਦਾਇਗੀ ਕੀਤੀ ਜਾਵੇ।
- ਸ਼੍ਰੀ ਪਵਨ ਕੁਮਾਰ, ਮਕਾਨ ਨੰ: 371, ਸੈਕਟਰ-45 ਏ, ਚੰਡੀਗੜ੍ਹ।

ਸਾਲ 2017 ਮੁੰਤਾਬ

(ਜਸਕੀਰਤ ਕੌਰ)

ਸਹਾਇਕ ਡਾਇਰੈਕਟਰ ਕੌਆਰਡੀਨੇਸ਼ਨ ਸ਼ਾਖਾ